

 Print Page

Sri Guru Granth Sahib

Displaying 1186 of

ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥

Thoo Vadd Dhaathaa Thoo Vadd Dhaanaa Aour Nehee Ko Dhoojaa ||

You are the Great Giver; You are so very Wise. There is no other like You.

ਬਸੰਤੁ (ਮਃ ੫) (੨੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧

Raag Basant Hindol Guru Arjan Dev

ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥

Thoo Samarathh Suaamee Maeraa Ho Kiaa Jaanaa Thaeree Poojaa ||3||

You are my All-powerful Lord and Master; I do not know how to worship You. ||3||

ਬਸੰਤੁ (ਮਃ ੫) (੨੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧

Raag Basant Hindol Guru Arjan Dev

ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥

Thaeraa Mehal Agochar Maerae Piaarae Bikham Thaeraa Hai Bhaanaa ||

Your Mansion is imperceptible, O my Beloved; it is so difficult to accept Your Will.

ਬਸੰਤੁ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੨

Raag Basant Hindol Guru Arjan Dev

ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥

Kahu Naanak Dtehi Paeiaa Dhuaarai Rakh Laevahu Mugadhh Ajaanaa ||4||2||20||

Says Nanak, I have collapsed at Your Door, Lord. I am foolish and ignorant - please save me! ||4||2||20||

ਬਸੰਤੁ (ਮਃ ੫) (੨੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੨

Raag Basant Hindol Guru Arjan Dev

ਬਸੰਤੁ ਹਿੰਡੋਲ ਮਹਲਾ ੫ ॥

Basanth Hinddol Mehalaa 5 ||

Basant Hindol, Fifth Mehl:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੬

ਮੂਲੁ ਨ ਬੂਝੈ ਆਪੁ ਨ ਸੂਝੈ ਭਰਮਿ ਬਿਆਪੀ ਅਹੰ ਮਨੀ ॥੧॥

Mool N Boojhai Aap N Soojhai Bharam Biaapee Ahan Manee ||1||

The mortal does not know the Primal Lord God; he does not understand himself. He is engrossed in doubt and egotism. ||1||

ਬਸੰਤੁ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੩

Raag Basant Hindol Guru Arjan Dev

ਪਿਤਾ ਪਾਰਬ੍ਰਹਮ ਪ੍ਰਭ ਧਨੀ ॥

Pithaa Paarabreham Prabh Dhhanee ||

My Father is the Supreme Lord God, my Master.

ਬਸੰਤੁ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੪

Raag Basant Hindol Guru Arjan Dev

ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥

Mohi Nisathaarahu Niragunee ||1|| Rehaao ||

I am unworthy, but please save me anyway. ||1||Pause||

ਬਸੰਤੁ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੪

Raag Basant Hindol Guru Arjan Dev

ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥੨॥

Oupath Paralo Prabh Thae Hovai Eih Beechaaree Har Janee ||2||

Creation and destruction come only from God; this is what the Lord's humble servants believe. ||2||

ਬਸੰਤੁ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੫

Raag Basant Hindol Guru Arjan Dev

ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ ॥੩॥

Naam Prabhoo Kae Jo Rang Raathae Kal Mehi Sukheeeae Sae Ganee ||3||

Only those who are imbued with God's Name are judged to be peaceful in this Dark Age of Kali Yuga.

||3||

ਬਸੰਤੁ (ਮਃ ੫) (੨੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੫

Raag Basant Hindol Guru Arjan Dev

ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥

Avar Oupaaou N Koei Soojhai Naanak Thareeai Gur Bachanee ||4||3||21||

It is the Guru's Word that carries us across; Nanak cannot think of any other way. ||4||3||21||

ਬਸੰਤੁ (ਮਃ ੫) (੨੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੬

Raag Basant Hindol Guru Arjan Dev

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬

ਰਾਗੁ ਬਸੰਤੁ ਹਿੰਡੋਲ ਮਹਲਾ ੯ ॥

Raag Basanth Hinddol Mehalaa 9 ||

Raag Basant Hindol, Ninth Mehl:

ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬

ਸਾਧੋ ਇਹੁ ਤਨੁ ਮਿਥਿਆ ਜਾਨਉ ॥

Saadhho Eihu Than Mithhiala Jaano ||

O Holy Saints, know that this body is false.

ਬਸੰਤੁ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੭

Raag Basant Hindol Guru Teg Bahadur

ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥

Yaa Bheethar Jo Raam Basath Hai Saacho Thaahi Pashhaano ||1|| Rehaao ||

The Lord who dwells within it - recognize that He alone is real. ||1||Pause||

ਬਸੰਤੁ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੭

Raag Basant Hindol Guru Teg Bahadur

ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥

Eihu Jag Hai Sanpath Supanae Kee Dhaekh Kehaa Aiddaano ||

The wealth of this world is only a dream; why are you so proud of it?

ਬਸੰਤੁ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੮

Raag Basant Hindol Guru Teg Bahadur

ਸੰਗਿ ਤਿਹਾਰੈ ਕਛੁ ਨ ਚਾਲੈ ਤਾਹਿ ਕਹਾ ਲਪਟਾਨੋ ॥੧॥

Sang Thihaarai Kashhoo N Chaalai Thaahi Kehaa Lapattaano ||1||

None of it shall go along with you in the end; why do you cling to it? ||1||

ਬਸੰਤੁ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੯

Raag Basant Hindol Guru Teg Bahadur

ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥

Ousathath Nindhaa Dhooo Parehar Har Keerath Our Aano ||

Leave behind both praise and slander; enshrine the Kirtan of the Lord's Praises within your heart.

ਬਸੰਤੁ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੯

Raag Basant Hindol Guru Teg Bahadur

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥

Jan Naanak Sabh Hee Mai Pooran Eaek Purakh Bhagavaano ||2||1||

O servant Nanak, the One Primal Being, the Lord God, is totally permeating everywhere. ||2||1||

ਬਸੰਤੁ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੦

Raag Basant Hindol Guru Teg Bahadur

ਬਸੰਤੁ ਮਹਲਾ ੯ ॥

Basanth Mehalaa 9 ॥

Basant, Ninth Mehl:

ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬

ਪਾਪੀ ਹੀਐ ਮੈ ਕਾਮੁ ਬਸਾਇ ॥

Paapee Heesai Mai Kaam Basaae ॥

The heart of the sinner is filled with unfulfilled sexual desire.

ਬਸੰਤੁ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੦

Raag Basant Guru Teg Bahadur

ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥

Man Chanchal Yaa Thae Gehiou N Jaae ||1|| Rehaao ॥

He cannot control his fickle mind. ||1||Pause||

ਬਸੰਤੁ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੧

Raag Basant Guru Teg Bahadur

ਜੋਗੀ ਜੰਗਮ ਅਰੁ ਸੰਨਿਆਸ ॥

Jogee Jangam Ar Sanniaas ॥

The Yogis, wandering ascetics and renunciates

ਬਸੰਤੁ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੧

Raag Basant Guru Teg Bahadur

ਸਭ ਹੀ ਪਰਿ ਡਾਰੀ ਇਹ ਫਾਸ ॥੧॥

Sabh Hee Par Ddaaree Eih Faas ||1||

- this net is cast over them all. ||1||

ਬਸੰਤੁ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੧

Raag Basant Guru Teg Bahadur

ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹਾਰਿ ॥

Jihi Jihi Har Ko Naam Samhaar ॥

Those who contemplate the Name of the Lord

ਬਸੰਤੁ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੨

Raag Basant Guru Teg Bahadur

ਤੇ ਭਵ ਸਾਗਰ ਉਤਰੇ ਪਾਰਿ ॥੨॥

Thae Bhav Saagar Outharae Paar ||2||

Cross over the terrifying world-ocean. ||2||

ਬਸੰਤੁ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੨

Raag Basant Guru Teg Bahadur

ਜਨ ਨਾਨਕ ਹਰਿ ਕੀ ਸਰਨਾਇ ॥

Jan Naanak Har Kee Saranaae ||

Servant Nanak seeks the Sanctuary of the Lord.

ਬਸੰਤੁ (ਮਃ ੯) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੨

Raag Basant Guru Teg Bahadur

ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥

Dheejai Naam Rehai Gun Gaae ||3||2||

Please bestow the blessing of Your Name, that he may continue to sing Your Glorious Praises. ||3||2||

ਬਸੰਤੁ (ਮਃ ੯) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੩

Raag Basant Guru Teg Bahadur

ਬਸੰਤੁ ਮਹਲਾ ੯ ॥

Basanth Mehalaa 9 ||

Basant, Ninth Mehl:

ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬

ਮਾਈ ਮੈ ਧਨੁ ਪਾਇਓ ਹਰਿ ਨਾਮੁ ॥

Maaee Mai Dhhan Paaeiu Har Naam ||

O mother, I have gathered the wealth of the Lord's Name.

ਬਸੰਤੁ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੩

Raag Basant Guru Teg Bahadur

ਮਨੁ ਮੇਰੋ ਧਾਵਨ ਤੇ ਛੁਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥

Man Maero Dhhaavan Thae Shhootiou Kar Baitho Bisaraam ||1|| Rehaao ||

My mind has stopped its wanderings, and now, it has come to rest. ||1||Pause||

ਬਸੰਤੁ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੩

Raag Basant Guru Teg Bahadur

ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥

Maaeiaa Mamathaa Than Thae Bhaagee Oupajiou Niramal Giaan ||

Attachment to Maya has run away from my body, and immaculate spiritual wisdom has welled up within me.

ਬਸੰਤੁ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੬ ਪੰ. ੧੪

Raag Basant Guru Teg Bahadur

ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥

Lobh Moh Eaeh Paras N Saakai Gehee Bhagath Bhagavaan ||1||

Greed and attachment cannot even touch me; I have grasped hold of devotional worship of the Lord.

॥1॥

ਬਸੰਤੁ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੪

Raag Basant Guru Teg Bahadur

ਜਨਮ ਜਨਮ ਕਾ ਸੰਸਾ ਚੁਕਾ ਰਤਨੁ ਨਾਮੁ ਜਬ ਪਾਇਆ ॥

Janam Janam Kaa Sansaa Chookaa Rathan Naam Jab Paaeiaa ॥

The cynicism of countless lifetimes has been eradicated, since I obtained the jewel of the Naam, the Name of the Lord.

ਬਸੰਤੁ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੫

Raag Basant Guru Teg Bahadur

ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥

Thrisanaa Sakal Binaasee Man Thae Nij Sukh Maahi Samaaeiaa ॥2॥

My mind was rid of all its desires, and I was absorbed in the peace of my own inner being. ॥2॥

ਬਸੰਤੁ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੬

Raag Basant Guru Teg Bahadur

ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥

Jaa Ko Hoth Dhaeiaal Kirapaa Nidhh So Gobindh Gun Gaavai ॥

That person, unto whom the Merciful Lord shows compassion, sings the Glorious Praises of the Lord of the Universe.

ਬਸੰਤੁ (ਮਃ ੯) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੬

Raag Basant Guru Teg Bahadur

ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥

Kahu Naanak Eih Bidhh Kee Sanpai Kooo Guramukh Paavai ॥3॥3॥

Says Nanak, this wealth is gathered only by the Gurmukh. ॥3॥3॥

ਬਸੰਤੁ (ਮਃ ੯) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੭

Raag Basant Guru Teg Bahadur

ਬਸੰਤੁ ਮਹਲਾ ੯ ॥

Basanth Mehalaa 9 ॥

Basant, Ninth Mehl:

ਬਸੰਤੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੧੮੬

ਮਨ ਕਹਾ ਬਿਸਾਰਿਓ ਰਾਮ ਨਾਮੁ ॥

Man Kehaa Bisaariou Raam Naam ॥

O my mind, how can you forget the Lord's Name?

ਬਸੰਤੁ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੭

Raag Basant Guru Teg Bahadur

ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥

Than Binasai Jam Sio Parai Kaam ||1|| Rehaao ||

When the body perishes, you shall have to deal with the Messenger of Death. ||1||Pause||

ਬਸੰਤੁ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੮

Raag Basant Guru Teg Bahadur

ਇਹੁ ਜਗੁ ਧੂਏ ਕਾ ਪਹਾਰ ॥

Eihu Jag Dhhooeae Kaa Pehaar ||

This world is just a hill of smoke.

ਬਸੰਤੁ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੬ ਪੰ. ੧੮

Raag Basant Guru Teg Bahadur